

Regd. Office & Corporate Office : 373, Industrial Area-A, LUDHIANA - 141 003 (INDIA)
Phones : +91-161-2600701 to 705, 2606977 to 980 Fax : +91-161-2222942, 2601956
E-mail : secnsm@owmnahar.com Web Site : www.owmnahar.com
CIN No. : L17115PB1980PLC004341 GST No. : 03AAACN5710D1Z6

NSML/SD/2024-25/

MAY 30, 2024

The Vice President The National Stock Exchange of India Ltd., Exchange Plaza, 5 th Floor, Plot No. C/1, G- Block, Bandra- Kurla Complex, Bandra (E), MUMBAI- 400051	The General Manager The Bombay Stock Exchange Limited 25 th Floor, P.J. Tower Dalal Street, Mumbai MUMBAI- 400001
SYMBOL: NAHARSPING	SCRIP CODE: 500296

Subject: News Paper Publication

Dear Sir/Madam,

Pursuant to Regulation 47 and other applicable provisions of SEBI (Listing Obligations and Disclosure Requirements) Regulations, 2015, we are sending herewith copies of newspaper publication of Financial Results for the quarter and year ended 31st March, 2024 published in "Financial Express" and "Punjabi Jagran" dated May 30, 2024.

This is for the information of the general public as well as members of the Exchange.

Thanking you,

Yours faithfully,

For NAHAR SPINNING MILLS LIMITED

Brij
Shar
ma
Digitally
signed by Brij
Sharma
Date:
2024.05.30
12:14:01
+05'30'



(BRIJ SHARMA)
(COMPANY SECRETARY)

M.No. F2458

Encl: As Above.

Gurugram Office :

Flat No. 22-B, Sector-18, Gurugram - 120 015

Ph. : +91-124-2430532, 2430533

Fax : +91-124-2430536

E-mail : delhi@owmnahar.com

US lenders have filed the insolvency plea through Glas Trust Company

It was filed in February

₹350 cr in exchange for some of his shares

They urged the NCLT to pass an immediate stay order to protect their interests

They said the insolvency cases against Byju's spoke of the firm's financial condition

FE BUREAU
Bengaluru, May 29

THE US-BASED LENDERS of Byju's on Wednesday urged the National Company Law Tribunal (NCLT) to restrain the edtech major from pledging, selling or transferring its shares.

The lenders, who have filed the insolvency plea through US-based non-bank loan agency Glas Trust Company, told the NCLT that Byju's was borrowing more money and alienating its shares in exchange, "thereby causing grave prejudice to them".

Even after they filed the plea in February, promoter Byju Raveendran borrowed ₹350 crore in exchange for some of his shares, the lenders alleged.

Since Raveendran was based in Dubai, they would be left with no one to prosecute and recover the money from if he continued borrowing money in exchange for shares, they said.

Noting that close to 10 insolvency petitions were pending against Byju's in the Bengaluru

bench of the NCLT, the lenders said the cases spoke of the company's financial condition.

The lenders urged the NCLT to pass an immediate stay order to protect their interests.

However, Byju's countered the request by saying that it needed time to file a response to the plea.


The lenders' claims were not substantiated by proof and the allegations were being made without giving the company and the promoter an opportunity to respond, the troubled edtech company argued.

The case will next be heard on June 10.

Glas Trust represents over 100 lenders who loaned money to the US entity of Byju's—Byju's Alpha—which is undergoing a voluntary bankruptcy process in a Delaware court.

According to senior advocate Uday Holla who appeared for Glas Trust, Think and Learn, which operates Byju's in India, stood guarantee to the \$1.2-billion (₹8,000 crore) loan.

missing the target of ₹20,008 crore, set by the government as services and enterprise segment saw a decline during the year. from operations, which fell 6% fall to ₹7,006 crore.



Nahar SPINNING MILLS LIMITED

Regd. Office: 373, Industrial Area 'A', Ludhiana-141003
CIN : L17115PB1980PLC004341, Ph. 0161-2600701, Fax: 0161-2222942
E-mail: secnsm@owmnahar.com, Website: www.owmnahar.com

EXTRACT OF STANDALONE AUDITED FINANCIAL RESULTS FOR THE QUARTER AND YEAR ENDED 31ST MARCH, 2024

(₹ in Lakhs)

Sr. No.	Particulars	Quarter Ended		Year Ended		
		31.03.2024 Audited	31.12.2023 Un-audited	31.03.2023 Audited	31.03.2024 Audited	31.03.2023 Audited
1	Total Income from Operations	82090.44	75996.98	73302.69	306556.84	284122.64
2	Net Profit/Loss for the period (before Tax)	12.72	(2013.65)	1469.29	(6138.42)	15034.26
3	Net Profit/Loss for the period (after Tax)	(37.28)	(1520.65)	979.29	(5106.42)	11079.25
4	Total Comprehensive Income/(Loss) for the period (Comprising Profit/(Loss) for the period (after tax) and other Comprehensive Income/(Loss) (after tax)	(1968.43)	(2549.47)	(1818.15)	(6846.34)	(4494.12)
5	Equity Share Capital (Face value of ₹ 5/- each)	1803.27	1803.27	1803.27	1803.27	1803.27
6	Reserves (excluding revaluation reserves) as shown in the Audited Balance Sheet of previous year	-	-	-	146312.18	163584.06
7	Earnings Per Share (Face value of ₹ 5/- each) Basic/Diluted (₹)	0.22	(4.22)	4.24	(13.84)	32.24

NOTES:

- The Company is operating in single segment i.e. Textile, hence Segment Reporting under Ind As 108- (Operating Segment) is not applicable.
- The above is an extract of the detailed format of Standalone Financial Results for the quarter / year ended 31st March, 2024 filed with the Stock Exchanges under Regulation 33 of SEBI (Listing and Other Disclosure Requirements) Regulations, 2015. The full format of Standalone Financial Results for the quarter / year ended 31st March, 2024 is available on the Stock Exchanges websites i.e. www.bseindia.com and www.nseindia.com and also on the company's website www.owmnahar.com.
- The Board has recommended dividend of Rs. 1.00/- (i.e. 20%) per equity share of Rs. 5/- each on Equity Share Capital of the Company for the financial year ended 31st March, 2024 subject to approval by Shareholders at the ensuing Annual General Meeting.
- The above financial results have been reviewed by the Audit Committee and thereafter approved and taken on record by the Board of Directors at their meeting held on 29th May, 2024. The Statutory Auditors of the Company have issued an Auditor's Report with un-modified opinion on the above Financial Results.

For NAHAR SPINNING MILLS LIMITED
Sd/-
JAWAHAR LAL OSWAL
(CHAIRMAN)
DIN: 00463866

Place: Ludhiana
Dated: 29th May, 2024

MS LIMITED
Ludhiana-141003
00701, Fax: 0161-2222942
www.owmnahar.com

STANDALONE FINANCIAL RESULTS FOR THE QUARTER AND YEAR ENDED 31ST MARCH, 2024

(₹ in Lakhs)

Sr. No.	Year Ended		
	31.03.2023 Audited	31.03.2024 Audited	31.03.2023 Audited
1	14952.60	61161.98	72904.37
2	146.99	(1145.69)	4291.61
3	112.60	(848.91)	3194.41
4	(3675.16)	890.18	(14607.06)
5	1229.40	1229.40	1229.40
6	-	47259.81	46738.45
7	0.46	(3.45)	12.99

Reporting under Ind As 108- (Operating Segment) is not applicable.

The above is an extract of the detailed format of Standalone Financial Results for the quarter / year ended 31st March, 2024 filed with the Stock Exchanges under Regulation 33 of SEBI (Listing and Other Disclosure Requirements) Regulations, 2015. The full format of Standalone Financial Results for the quarter / year ended 31st March, 2024 is available on the Stock Exchanges websites i.e. www.bseindia.com and www.nseindia.com and also on the company's website www.owmnahar.com.

The Board has recommended dividend of Rs. 1.00/- (i.e. 20%) per equity share of Rs. 5/- each on Equity Share Capital of the Company for the financial year ended 31st March, 2024 subject to approval by Shareholders at the ensuing Annual General Meeting.

The above financial results have been reviewed by the Audit Committee and thereafter approved and taken on record by the Board of Directors at their meeting held on 29th May, 2024. The Statutory Auditors of the Company have issued an Auditor's Report with unmodified opinion on the above Financial Results.

(₹ in Lakhs)

Sr. No.	Year Ended		
	31.03.2023 Audited	31.03.2024 Audited	31.03.2023 Audited
1	14952.60	61062.81	72605.20
2	433.00	271.14	5417.39
3	398.61	567.92	4320.19
4	(4605.26)	2320.86	(12730.51)

ਵਸਵ ਕੱਪ ਦੀ ਟ੍ਰੇਨਿੰਗ ਸ਼ੁਰੂ

ਪਾਹਲਾ ਵਾਰ ਨਿਊਯਾਰਕ ਵਿਚ ਕ੍ਰਿਕਟ ਖੇਡਣ ਨੂੰ ਉਤਸ਼ਾਹਿਤ ਹਨ। ਆਲਰਾਊਂਡਰ ਰਵਿੰਦਰ ਜਗੇਰਾ ਨੇ ਕਿਹਾ ਕਿ ਪਹਿਲੀ ਵਾਰ ਅਸੀਂ ਨਿਊਯਾਰਕ ਵਿਚ ਕ੍ਰਿਕਟ ਖੇਡਾਂਗੇ ਇਹ ਮਜ਼ੇਦਾਰ ਹੋਵੇਗਾ। ਅਸੀਂ ਅਜੇ ਤੱਕ ਕ੍ਰਿਕਟ ਨਹੀਂ ਖੇਡੇ ਹਨ। ਉਮੀਦ ਹੈ ਕਿ ਇਹ ਚੰਗਾ ਹੋਵੇਗਾ। ਮੌਸਮ ਬਹੁਤ ਚੰਗਾ ਹੈ। ਉਪਕਪਤਾਨ ਹਾਰਦਿਕ ਪਾਡਿਆ ਖਿਲੀ ਚੁੱਪ ਤੇ ਚੰਗੇ ਮੌਸਮ ਤੋਂ ਉਤਸ਼ਾਹਿਤ ਦਿਖਿਆ ਜਦਕਿ ਸੁਰਿਆਕੁਮਾਰ ਚਰਚੇ ਸੀ। ਸੁਰਿਆਕੁਮਾਰ ਨੇ ਕਿਹਾ ਕਿ ਮੈਂ ਸੁਣਿਆ ਹੈ ਕਿ ਅਮਰੀਕਾ ਵਿਚ ਕ੍ਰਿਕਟ ਪ੍ਰਸਿੱਧ ਹੋ ਰਿਹਾ ਹੈ। ਇਸ ਲਈ ਅਸੀਂ ਆਸਲ ਵਿਚ ਕਾਫੀ ਉਤਸ਼ਾਹਿਤ ਹਾਂ ਤੇ ਪਹਿਲਾ ਦਿਨ ਸ਼ਾਨਦਾਰ ਸੀ। 2007 ਦੀ ਚੈਂਪੀਅਨ ਭਾਰਤੀ ਟੀਮ ਆਪਣਾ ਟੀ-20 ਵਿਸ਼ਵ ਕੱਪ ਮੁਹਿੰਮ ਪੰਜ ਜੂਨ ਨੂੰ ਆਇਰਲੈਂਡ ਦੇ ਵਿਰੁੱਧ ਕਰੇਗੀ, ਜਿਸ ਦੇ ਬਾਅਦ ਨੌਂ ਜੂਨ ਨੂੰ ਉਸ ਦਾ ਸਾਹਮਣਾ ਪੁਰਾਣੀ ਵਿਰੋਧੀ ਪਾਕਿਸਤਾਨ ਨਾਲ ਹੋਵੇਗਾ।

ਅਭਿਆਸ 'ਚ ਉਤਰੇ ਮੁੱਖ ਕੋਚ ਤੇ ਚੋਣਕਰਤਾ

ਪੋਰਟ ਆਫ ਸਪੇਨ (ਪੀਟੀਆਈ) : ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ। ਟੀਮ ਨੇ ਨਾਮੀਬੀਆ ਦਾ 119 ਦੌੜਾਂ ਦਾ ਟੀਚਾ 10 ਕੁਝ ਖਿਡਾਰੀਆਂ ਨੂੰ ਵੱਡੇ ਖੇਡ ਤੋਂ ਬਾਅਦ ਮੈਚ ਖੇਡਣ ਦੀ ਲੋੜ ਸੀ। ਆਸਟਰੇਲੀਆ ਦੇ ਟੈਸਟ ਅਤੇ ਵਨਡੇ ਕਪਤਾਨ ਕੈਥਰਿਨ ਕਰਨ ਲਈ ਕੁਝ ਨਹੀਂ ਹੈ। ਮੈਂ ਸਿਰਫ਼ ਇਕ ਦਰਸ਼ਕ ਹਾਂ।

ਨਾਹਰ ਸਪਿਨਿੰਗ ਮਿੱਲਜ਼ ਲਿਮਟਿਡ
 ਰਜਿ. ਦਫ਼ਤਰ : 373, ਇੰਡਸਟ੍ਰੀਅਲ ਏਰੀਆ 'ਏ', ਲੁਧਿਆਣਾ-141003
 CIN : L17115PB1980PLC004341, ਫੋਨ : 0161-2600701, ਫੈਕਸ : 0161-2222942
 ਈ-ਮੇਲ : secnsm@owmnhar.com, ਵੈੱਬਸਾਈਟ : www.owmnhar.com

ਮਿਤੀ 31 ਮਾਰਚ, 2024 ਨੂੰ ਖ਼ਤਮ ਹੋਈ ਤਿਮਾਰੀ ਅਤੇ ਸਾਲ ਵਾਸਤੇ ਸਟੈਂਡਅਲੋਨ ਅਤੇ ਕੰਸੋਲੀਡੇਟਿਡ ਆਡਿਟਿਡ ਵਿੱਤੀ ਨਤੀਜਿਆਂ ਦਾ ਸਾਰ (ਰੁ. ਲੱਖਾਂ 'ਚ)

ਲੜੀ ਨੰ.	ਵੇਰਵੇ	ਖ਼ਤਮ ਹੋਈ ਤਿਮਾਰੀ			ਖ਼ਤਮ ਹੋਇਆ ਸਾਲ	
		31.03.2024 ਆਡਿਟਿਡ	31.12.2023 ਅ-ਆਡਿਟਿਡ	31.03.2023 ਆਡਿਟਿਡ	31.03.2024 ਆਡਿਟਿਡ	31.03.2023 ਆਡਿਟਿਡ
1	ਸੰਚਾਲਨਾ ਤੋਂ ਕੁੱਲ ਆਮਦਨ	82090.44	75996.98	73302.69	306556.84	284122.64
2	ਅਰਜੇ ਲਈ ਸ਼ੁੱਭ ਲਾਭ/ਹਾਨੀ (ਟੈਕਸ ਤੋਂ ਪਹਿਲਾਂ)	12.72	(2013.65)	1469.29	(6138.42)	15034.25
3	ਅਰਜੇ ਲਈ ਸ਼ੁੱਭ ਲਾਭ/ਹਾਨੀ (ਟੈਕਸ ਤੋਂ ਬਾਅਦ)	(37.28)	(1520.65)	979.29	(5108.42)	11079.25
4	ਅਰਜੇ ਲਈ ਕੁੱਲ ਵਿਆਪਕ ਆਮਦਨ/(ਹਾਨੀ) (ਲਾਭ/ਹਾਨੀ ਸ਼ਾਮਿਲ) ਅਰਜੇ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ/ਹਾਨੀ (ਟੈਕਸ ਤੋਂ ਬਾਅਦ)	(1968.43)	(2549.47)	(1818.15)	(6846.34)	(4494.12)
5	ਇਕੁਇਟੀ ਸ਼ੇਅਰ ਕੈਪੀਟਲ (₹ 5/- ਚਰੇਕ ਦੀ ਫੇਸ ਵੈਲਿਊ)	1803.27	1803.27	1803.27	1803.27	1803.27
6	ਰਾਖਵੇਂ (ਖ਼ਰ ਮੁਲਾਕਾਤ ਰਾਖਵਾਂ ਨੂੰ ਛੱਡ ਕੇ) (ਪਿਛਲੇ ਸਾਲ ਦੀ ਆਡਿਟਿਡ ਬਕਾਇਆ ਸੀਟ ਵਿੱਚ ਦਰਜਾਏ ਅਨੁਸਾਰ)	-	-	-	146312.18	153584.06
7	ਪ੍ਰਤੀ ਸ਼ੇਅਰ ਆਮਦਨੀਆਂ (₹ 5/- ਚਰੇਕ ਦੀ ਫੇਸ ਵੈਲਿਊ) ਬੇਸਿਕ / ਡਿਲਿਊਟਿਡ (₹)	0.22	(4.22)	4.24	(13.84)	32.24

ਟਿੱਪਣੀਆਂ :

- ਕੰਪਨੀ ਸਿੰਗਲ ਸੈਗਮੈਂਟ ਅਥਵਾ ਟੈਕਸਟਾਈਲ ਵਿਚ ਸੰਚਾਲਨ ਕਰ ਰਹੀ ਹੈ, ਅਜਿਹੇ ਵਿਚ ਆਈਐਨਡੀ ਏਐਸ 108-(ਸੰਚਾਲਨ ਸੈਗਮੈਂਟ) ਅਥਵਾ ਸੈਗਮੈਂਟ ਰਿਪੋਰਟਿੰਗ ਲਾਗੂ ਨਹੀਂ ਹੈ।
- ਉਕਤ ਸੇਬੀ (ਇਸਟਿਮੇਟਿਡ ਓਬਲੀਗੇਸ਼ਨ ਅਤੇ ਟ੍ਰਿਸਕਲੇਰਲ ਰਿਜ਼ਾਇਰਮੈਂਟ) ਰੈਗੂਲੇਸ਼ਨ, 2015 ਦੇ ਰੈਗੂਲੇਸ਼ਨ 33 ਦੇ ਅਧੀਨ ਸਟਾਕ ਐਕਸਚੇਂਜ ਕੋਲ ਭਰੇ ਗਏ ਮਿਤੀ 31 ਮਾਰਚ, 2024 ਨੂੰ ਖ਼ਤਮ ਹੋਈ ਤਿਮਾਰੀ / ਸਾਲ ਲਈ ਸਟੈਂਡਅਲੋਨ ਵਿੱਤੀ ਨਤੀਜਿਆਂ ਦੇ ਵਿਸਥਾਰਤ ਫਾਰਮੈਟ ਦਾ ਇੱਕ ਸਾਰ ਹੈ। ਮਿਤੀ 31 ਮਾਰਚ, 2024 ਨੂੰ ਖ਼ਤਮ ਹੋਈ ਤਿਮਾਰੀ / ਸਾਲ ਲਈ ਸਟੈਂਡਅਲੋਨ ਵਿੱਤੀ ਨਤੀਜਿਆਂ ਦਾ ਪੂਰਾ ਫਾਰਮੈਟ ਸਟਾਕ ਐਕਸਚੇਂਜ ਦੀਆਂ ਵੈੱਬਸਾਈਟਾਂ ਅਰਥਾਤ www.bseindia.com ਅਤੇ www.nseindia.com ਅਤੇ ਕੰਪਨੀ ਦੀ ਵੈੱਬਸਾਈਟ www.owmnhar.com ਉੱਪਰ ਉਪਲਬਧ ਹੈ।
- ਬੋਰਡ ਨੇ 31 ਮਾਰਚ, 2024 ਨੂੰ ਖ਼ਤਮ ਹੋਈ ਵਿੱਤੀ ਸਾਲ ਲਈ ਦੀ ਕੰਪਨੀ ਦੀ ਇਕੁਇਟੀ ਸ਼ੇਅਰ ਕੈਪੀਟਲ 'ਤੇ ਚਰੇਕ ਰੁ. 5/- ਦੇ ਪ੍ਰਤੀ ਇਕੁਇਟੀ ਸ਼ੇਅਰ 'ਤੇ ਰੁ. 100/- (ਤਾਕ 20%) ਲਾਭ ਅੰਸ ਵੇਟ ਦੀ ਤਜਵੀਹ ਰੱਖੀ ਹੈ ਜੋ ਕਿ ਅਗਾਮੀ ਸਾਲਨਾ ਜਨਰਲ ਮੀਟਿੰਗ ਵਿਚ ਸ਼ੇਅਰ ਹੋਲਡਰਾਂ ਦੀ ਪ੍ਰਵਾਨਗੀ ਦਾ ਵਿਸ਼ਾ ਹੋਵੇਗਾ।
- ਉਪਰੋਕਤ ਨਤੀਜਿਆਂ ਦਾ ਅਡਿਟ ਕਮੇਟੀ ਦੁਆਰਾ ਰੀਵਿਊ ਕੀਤਾ ਗਿਆ ਹੈ ਅਤੇ ਬਾਅਦ ਵਿੱਚ ਬੋਰਡ ਦੀ ਮਿਤੀ 29 ਮਈ, 2024 ਨੂੰ ਹੋਈ ਮੀਟਿੰਗ ਵਿੱਚ ਕੋਰਡ ਦੁਆਰਾ ਪ੍ਰਵਾਨ ਕੀਤਾ ਗਿਆ ਅਤੇ ਭਿਕਾਰਤ 'ਤੇ ਚਾੜ੍ਹਿਆ ਗਿਆ। ਕੰਪਨੀ ਦੇ ਵਿਧਾਨਿਕ ਆਡਿਟਰਜ਼ ਨੇ ਉਪਰੋਕਤ ਵਿੱਤੀ ਨਤੀਜਿਆਂ 'ਤੇ ਨਾ ਸੋਧ ਜਾਣ ਵਾਲੇ ਨਸ਼ਰੀਏ ਨਾਲ ਆਡਿਟਰਜ਼ ਦੀ ਰਿਪੋਰਟ ਜਾਰੀ ਕੀਤੀ ਹੈ।

ਵਾਸਤੇ ਨਾਹਰ ਸਪਿਨਿੰਗ ਮਿੱਲਜ਼ ਲਿਮਟਿਡ
 ਸਹੀ/-
 ਜਵਾਹਰ ਲਾਲ ਚੌਸਵਾਲ
 (ਚੇਅਰਮੈਨ)
 (ਡੀਆਈਐਨ : 00463866)

ਸਥਾਨ : ਲੁਧਿਆਣਾ
 ਮਿਤੀ : 29 ਮਈ, 2024

ਗੋਲਡਨ 1000 ਖਮਾਕਾ ਲੌਟਰੀ 04

ਤੂੰ ਗਾਰੀਖ 29.05.2024 • ਟਿਕਟ ਕਿ. ਰ. 1000/- • ਤੂੰ ਗਾਸ 7:30 ਕਯੇ ਸੇ

25 ਲਾਖ	60-5969 60-7927 63-5862 64-0217	64-3443 67-3129 68-3498 70-2397	71-5374 75-2379 76-8937 77-3483	78-0769 78-5269 78-9069 79-9704
5 ਲਾਖ	60-0789 61-1161 62-1200 63-1338	63-3101 64-9267 65-6187 67-9209	70-1560 70-9599 71-2483 72-8613	73-0202 73-2625 73-4125 74-4329
1 ਲਾਖ	60-4346 61-1059 62-2742 63-4381 63-8690	65-1292 67-9173 68-3581 68-4568 68-8210	69-3289 69-5914 71-9827 72-0492 72-6752	74-5026 75-3452 75-9565 77-2425 77-6566

1 ਲਾਖ ਕਾ ਇਨਾਮ ਜੀਤਾ

ਸੰਭਵ ਖਮਾਕਾ 79 - 9232
 ਸਿ. ਭੀ ਸਿਫ਼ੀ ਵਿਨਾਯਕ ਲੌਟਰੀ, ਪਨਕੇਲ
 ਡੀ. ਭੀ ਸਾਥੇਜ਼ ਪ੍ਰਦਰਸ਼ਨਘਰ, ਏ

ਫਾਲੋਵਿੰਗ ਨੰ. 3 ARE COMMON TO ALL SERIES

0218	0926	1836	2636	3380	4853	5217	7410	7792	8986
0305	1570	2358	3248	4150	5452	6443	7653	8791	9245
0339	1808	2628	3258	4679	5727	6969	7788	8963	9957

ਗੋਲਡਨ 1000 ਖਮਾਕਾ ਲੌਟਰੀ 29.05.2024